

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਮਪਟਨ 9 ਅਕਤੂਬਰ ਦੀ ਟਾਊਨ ਹਾਲ ਵਿਖੇ ਸਥਾਨਕ ਫੈਡਰਲ ਉਮੀਦਵਾਰਾਂ ਦੀ ਮੇਜ਼ਬਾਨੀ ਕਰੇਗੀ

ਬ੍ਰੈਮਪਟਨ, ਓਨਟੇਰੀਓ (20 ਸਤੰਬਰ, 2019) – 2019 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਤੋਂ ਪਹਿਲਾਂ, ਸਿਟੀ ਆਫ ਬ੍ਰੈਮਪਟਨ, ਨਿਵਾਸੀਆਂ ਲਈ ਸਭ ਤੋਂ ਵੱਧ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ 9 ਅਕਤੂਬਰ ਦੀ ਟਾਊਨ ਹਾਲ ਵਿਖੇ ਸਥਾਨਕ ਉਮੀਦਵਾਰਾਂ ਦੀ ਮੇਜ਼ਬਾਨੀ ਕਰ ਰਹੀ ਹੈ।

ਕਾਰਜਕਰਮ ਜਨਤਾ ਲਈ ਖੁੱਲ੍ਹਾ ਹੈ ਅਤੇ ਇਹ ਸ਼ਾਮ ਨੂੰ 7 ਵਜੇ ਰੋਜ਼ ਥਿਏਟਰ (Rose Theatre) ਵਿਖੇ ਹੋਵੇਗਾ। ਕਿਉਂਕਿ ਸੀਟਾਂ ਦੀ ਸੰਖਿਆ ਸੀਮਿਤ ਹੈ, ਇਸਲਈ ਨਿਵਾਸੀਆਂ ਨੂੰ [ਰੋਜ਼ ਥਿਏਟਰ ਦੀ ਵੈਬਸਾਈਟ ਤੇ \(on the Rose Theatre's website\)](#) ਰਜਿਸਟਰ ਕਰਨ ਲਈ ਆਖਿਆ ਜਾਂਦਾ ਹੈ। ਕਾਰਜਕਰਮ ਦੀ Facebook ਤੇ ਲਾਈਵ ਸਟ੍ਰੀਮਿੰਗ ਵੀ ਹੋਵੇਗੀ।

2041 ਤੱਕ, ਬ੍ਰੈਮਪਟਨ ਵਿੱਚ 900,000 ਤੋਂ ਵੱਧ ਨਿਵਾਸੀ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੇ ਸਭ ਤੋਂ ਘੱਟ ਉਮਰ ਦੀ ਅਬਾਦੀ ਵਾਲੇ ਅਤੇ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੇ, ਲੋਕਾਂ ਦੀਆਂ ਉਮੀਦਾਂ ਦੇ ਨਾਲ ਵਾਧੇ ਵਿੱਚ ਸੰਤੁਲਨ ਕਾਇਮ ਕਰਨਾ, ਚੁਣੌਤੀ ਅਤੇ ਮੌਕਾ ਦੇਵੇਂ ਹਨ।

ਸਰਕਾਰ ਦੇ ਵੱਡੇ ਮਹਿਕਮਿਆਂ ਦੇ ਨਾਲ ਆਪਣੀਆਂ ਭਾਈਵਾਲੀਆਂ ਨੂੰ ਮਜ਼ਬੂਤ ਕਰਕੇ, ਸਿਟੀ ਆਫ ਬ੍ਰੈਮਪਟਨ ਦਾ ਉਦੇਸ਼ ਉਹਨਾਂ ਪ੍ਰੋਜੈਕਟਾਂ ਨੂੰ ਅਗਾਂਹ ਵਧਾਉਣਾ ਹੈ, ਜਿਹਨਾਂ ਦਾ ਲੰਮਾ ਆਰਥਿਕ ਅਸਰ ਪਵੇਗਾ, ਜੋ ਨੌਕਰੀਆਂ ਪੈਦਾ ਕਰਨਗੇ, ਅਤੇ ਭਾਈਚਾਰੇ ਦੇ ਮਾਣ ਨੂੰ ਅਤੇ ਸਾਡੇ ਨਿਵਾਸੀਆਂ ਦੀ ਜ਼ਿੰਦਗੀ ਦੀ ਕੁਆਲਿਟੀ ਨੂੰ ਬਿਹਤਰ ਬਣਾਉਣਗੇ। ਸਿਟੀ ਦੀਆਂ ਫੈਡਰਲ ਤਰਜੀਹਾਂ ਦੀ ਪੂਰੀ ਸੂਚੀ ਲਈ, [ਸਿਟੀ ਦੀ ਵੈਬਸਾਈਟ \(City's website\)](#) ਤੇ ਜਾਓ।

ਹਵਾਲਾ

“ਜੇ ਵਿਕਲਪ ਅਸੀਂ ਪੇਸ਼ ਕਰਦੇ ਹਾਂ, ਉਹ ਸਥਾਨਕ ਮੁੱਦਿਆਂ ਤੇ ਵੱਡਾ ਅਸਰ ਪਾ ਸਕਦੇ ਹਨ – ਅਤੇ ਸਾਨੂੰ ਬ੍ਰੈਮਪਟਨ ਵਾਸਤੇ ਅਵਾਜ਼ ਚੁੱਕਣ ਲਈ ਸਥਾਨਕ ਪ੍ਰਤੀਨਿਧੀਆਂ ਦੀ ਲੋੜ ਹੈ। ਕੈਨੇਡਾ ਦੇ ਸਭ ਤੋਂ ਘੱਟ ਉਮਰ ਦੀ ਅਬਾਦੀ ਵਾਲੇ ਅਤੇ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਫੈਡਰਲ ਸਰਕਾਰ ਦਾ ਸਹਿਯੋਗ ਅਤੇ ਭਾਈਵਾਲੀ, ਬ੍ਰੈਮਪਟਨ ਦੀਆਂ ਤਰਜੀਹਾਂ ਅਤੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹੈ। ਅਸੀਂ ਇਸ ਬਾਰੇ ਅਰਥਪੂਰਨ ਗੱਲਬਾਤ ਕਰਨ ਦੀ ਆਸ ਕਰਦੇ ਹਾਂ ਕਿ ਸਾਡੇ ਭਾਈਵਾਲ ਕਿਸ ਤਰ੍ਹਾਂ ਸਾਡੇ ਭਾਈਚਾਰੇ ਵਿੱਚ ਟ੍ਰਾਂਜ਼ਿਟ, ਆਰਥਿਕ ਵਿਕਾਸ, ਭਾਈਚਾਰਕ ਸੁਰੱਖਿਆ, ਨਵੀਨਤਾ ਅਤੇ ਵਾਤਾਵਰਨ-ਸੰਚਾਲਿਤ ਪਹਿਲਕਦਮੀਆਂ ਨੂੰ ਅਗਾਂਹ ਵਧਾਉਣ ਲਈ ਵਚਨਬੱਧ ਹੋਣਗੇ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca